

ਨਾਨਾ ਪ੍ਰਤਿ ਸਾਡੇ ਹੋਰੇ ਹੋਰੇ ਹੋਰੇ ਹੋਰੇ

ਰਾਇਪ ਦਾ ਛਾਪ

# ਸ਼੍ਰੇਖ਼ੁਚਿੱਲੀ

ਦੀ ਕਥਾ

( ਕ੍ਰਿਤ ਲਾਲ ਬਿਹਾਰੀਲਾਲ )

ਜਿਸਕੇ

ਬੜੀ ਕੋਸ਼ਿਸ਼ ਸੇ ਸਹੀ ਕਰਕੇ

ਮੁਫ਼ੀਦ ਆਮ ਪ੍ਰੈਸ ਲਾਹੌਰ ਵਿੱਚ  
ਮੁਠਸ਼ੀ ਗੁਲਾਬਸਿੰਘ ਐਂਡ ਸੰਜ਼ ਨੇ  
ਛਪਵਾਯਾ

ਸਨ ੧੯੮੫ ਈਃ

੧੩੧੪  
੧/੧/੧੯੩੧ ੩੫੬੮ ।  
੨ ਓ ਸਤਿਗੁਰਪ੍ਰਸਾਦਿ ॥

੮੫

## ਸ਼੍ਰੋਧ ਚਿੱਲੀ ਦੀ ਝੂਠੀ ਆਸ

ਚੈਪਈ ॥ ਝੂਠੀ ਆਸ ਕਰੇ ਨਾ ਭਾਈ। ਤਿਸ  
ਤੇ ਲਾਭ ਨ ਹੋਵੇ ਕਾਈ । ਸ਼੍ਰੋਧ ਚਿੱਲੀ ਦੀ ਸੁਣੋ  
ਕਹਾਣੀ। ਸਿਖਿਆ ਕਾਨ ਹੋਇ ਮਨ ਭਾਣੀ।  
ਇਕ ਦਿਨ ਸ਼੍ਰੋਧ ਚਿੱਲੀ ਦੀ ਮਾਂ ਨੇ ਕਿਹਾ ਕਿ  
ਪੁੜ੍ਹੂ ਵੇਹਲਾ ਜੋ ਬੈਠ ਰਹਿੰਦਾ ਹੈਂ ਲਕੜੀਆਂ  
ਹੀ ਲੈ ਆਯਾ ਕਰ ਆਪਣੀ ਮਾਂ ਦੀ ਆਰਜਾ  
ਮੁਜਿਬ ਕੁਹਾਵੀ ਲੈ ਜੰਗਲ ਨੂੰ ਗਇਆ । ਉਥੇ  
ਇਕ ਵੱਡੇ ਸਾਰੇ ਹੁੱਖ ਉਤੇ ਚੜ੍ਹੁ ਤਿਸਦੀ ਇੱਕ  
ਰਹਿਣੀ ਉਤੇ ਬੈਠ ਉਸੇ ਨੂੰ ਵਢਣ ਲਗਾ ਉਸ  
ਰਸਤੇ ਇੱਕ ਰਾਹੀਂ ਚਲਿਆ ਜਾਂਦਾ ਸਾ ਉਸਨੇ  
ਛਿੱਠਾ ਜੋ ਇਹ ਹੁਣੇ ਭਿਗ ਮਰੇਗਾ ਉਸਨੂੰ ਕਿਹਾ  
ਕਿ ਉਜਿਸ ਡਾਲ ਉਤੇ ਬੈਠਾ ਹੈਂ ਉਸੇ ਨੂੰ ਕਟਦਾ  
ਹੈ ਕੀ ਤੂੰ ਭਿਗ ਨਾ ਮਰੇਗਾ ਉੱਤਰ ਦਿੱਤੇ ਸੁ

ਚਲ ਓਇ ਪਤ੍ਰਾ ਵਾਚ ਤੈਨੂੰ ਕਹਿਣੈ ਜੋ  
ਲਾਇਆ ਹੈ ਇਹ ਸੋਹਲਾ ਸੁਨਕੇ ਉਹ ਵਿਚਾਰ  
ਛਿੱਬਾ ਹੋ ਰਲਿਆ ਗਇਆ ਪਰ ਅਜੇ ਨੂੰ  
ਨਹੀਂ ਗਇਆ ਸਾ ਰਹਿਣੀ ਟੁੱਟ ਗਈ ਤੇ ਸ਼ੋਖ  
ਚਿੱਲੀ ਨਿਗ ਪਿਆ ਕੁਹਾੜੀ ਵਾੜੀ ਛੱਡ ਲੰਗ-  
ਝਾਉਂਦਾ ਲੰਗਝਾਉਂਦਾ ਉਸ ਰਾਹੀਂ ਦੇ ਪਿੱਛੇ  
ਉਠ ਭੋਜਿਆ ਤੇ ਦੁਰੋਂ ਕੁਆਇਆ ਕਿ ਤੂੰ ਕੋਈ  
ਔਲੀਆ ਹੈ ਸਚ ਦਸ ਮੈਂ ਕਦ ਮਰੋਂਗਾ ਇਹ  
ਕਹਿ ਉਸਨੂੰ ਜੱਫੀ ਮਾਰ ਬੈਠਾ ਉਨ ਆਪਣਾ  
ਪਿੱਛਾ ਛੁਡਾਉਣ ਲਈ ਕਿਹਾ ਤੂੰ ਸੱਤਾ ਦਿਨਾ ਨੂੰ  
ਮਰੋਂਗਾ ਇਹ ਸੁਣ ਸ਼ੋਖ ਚਿੱਲੀ ਘਰਨੂੰ ਗਇਆ  
ਅਤੇ ਅਪਣੀ ਮਾਉਂ ਨੂੰ ਬੋਲਿਆ ਮਾਤਾ ਅੱਜ  
ਮੈਨੂੰ ਇੱਕ ਔਲੀਆ ਮਿਲਾ ਸਾ ਉਹ ਕਹ  
ਗਿਆ ਹੈ ਜੋ ਤੂੰ ਸੱਤਾਂ ਦਿਨਾਂ ਨੂੰ ਮਰੋਂਗਾ ਸੋ ਹੁਣ  
ਮੈਂ ਤੈਬੋਂ ਵਿਦਿਆ ਹੋਣ ਆਇਆ ਹਾਂ ਛਿਆਂ  
ਦਿਨਾਂ ਲਈ ਤੂੰ ਮੈਨੂੰ ਪਰਾਉਥੇ ਤਲ ਦੇ ਕਿ ਮੈਂ  
ਮੌਤ ਦੇ ਆਉਣ ਤੇ ਪਹਿਲਾਂ ਹੀ ਕਬਰ ਵਿਚ  
ਜਾ ਖਵਾਂ ਜੇ ਮੈਂ ਘਰ ਮਰਿਆ ਤਾਂ ਮਗਰੋਂ ਮੈਨੂੰ  
ਕਿਨ ਚੁਕਕੇ ਬਾਹਰ ਲਜਾ ਦੱਬਣਾ ਹੈ ਸੋ ਹਸਕੇ

ਬੋਲੀ ਵੇ ਮੌਰ ਝੰਗਾ ਪਿਟਿਆ ਤੈਨੂੰ ਕਿਸੇ ਹਮੀ  
ਕੀਤੀ ਹੋਣੀ ਹੈ ਉੱਤਰਦਿੱਤੇ ਸੁਨਹੀਂ ਮਾਂ ਓਹ  
ਅੱਲਾ ਦਾ ਬੰਦਾ ਅਜੇਹਾ ਨਾ ਸਾ। ਓਹਤਾਂ ਕੋਈ  
ਅੱਲਾ ਦਾ ਮਕਖੂੜ ਸਾ ਤੂੰ ਇਹ ਤਾਂ ਸਮਝ ਜੋ  
ਝੁਠ ਬੋਲਕੇ ਉਸ ਸਾਹਿਬ ਦੇ ਪਯਾਰੇ ਨੇ ਸਾਡੇ  
ਕੋਲੋਂ ਕੋਈ ਨੇਕੀ ਲੈਣੀ ਸੀ; ਇਹ ਸੁਣਕੈ  
ਉਸਦੀ ਮਾਂ ਮੁਸਕੜਾਈ ਅਤੇ ਝੱਲਾ ਜਾਣਕੇ  
ਛਿਆਂਦਿਨਾਂ ਲਈ ਪਰੋਠੇ ਪਕਾ ਦਿੱਤੇ ਸੰਬਲਾ  
ਲੈ ਓਹ ਕਬਰਸਤਾਨ ਵਿੱਚ ਜਾ ਕਬਰ ਪੁੱਟ  
ਉਸ ਵਿੱਚ ਪੈ ਰਿਹਾ ਤੇ ਮੂੰਹ ਨੰਗਾ ਰਖ ਲਿਆ  
ਉਸ ਰਸਤੇ ਇਕ ਸਿਪਾਹੀ ਘਿਉ ਦਾ ਘੜਾ  
ਲਈ ਚਲਿਆ ਜਾਂਦਾ ਸਾ, ਸਾਹਲੈਣ ਲਗੇ ਉਨ  
ਉਥੇ ਘੜਾ ਉਤਾਰ ਦਿੱਤਾ ਤੇ ਇਧਰ ਉਧਰ  
ਤੱਕਣ ਲੱਗਾ ਜੋ ਕੋਈ ਮਜ਼ੂਰ ਮਿਲ ਜਾਇ  
ਤਾਂ ਟਕਾ ਦੇਕੇ ਘੜਾ ਚੁਕਾ ਲੈ ਚੁਲ੍ਹਾ। ਇਹ  
ਕਬਰ ਵਿੱਚੋਂ ਬੋਲ ਉਠਿਆ “ਜੀਉਂ ਦੇਸੇ ਤਾਂ  
ਰਾਹ ਬਤਲਾਉਂਦੇ ਸੇ ਹੁਣਤਾਂ ਮੋਏ ਪਏ ਹਾਂ,,  
ਸਿਪਾਹੀ ਨੇ ਇਧਰ ਉਧਰ ਢਿੱਠਾ, ਕਿ ਇਹ  
ਬਲਾ ਕਿਥੋਂ ਬੋਲੀ ਹੈ। ਕਬਰ ਵਲ ਵੇਖ ਉਸ

ਸਿਪਾਹੀ ਨੇ ਇਸ ਪਖੜੀ ਨੂੰ ਲਿੱਤਰ ਮਾਰ  
ਉਠਾਲ ਛੀਤਾ ਤੇ ਘੜਾ ਉਸਦੇ ਸਿਰ ਉਪਰ  
ਰਖਕੇ ਕਿਹਾ ਕਿ ਸਲ ਚਾਰ ਆਨੇ ਤੈਨੂੰ ਇਸ  
ਦੀ ਚੁਕਾਈ ਦਿਆਂਗਾ ਨਗਰ ਨੂੰ ਲੈ ਚਲ।  
ਘੜਾ ਸਿਰ ਪੁਰ ਰਖ ਮਨ ਵਿਚ ਏਹ ਗਲਕਹੀ  
ਤੇ ਮਨ ਦੀਆਂ ਖੇਪਾਂ ਲੱਦਣ ਲਗਾ। ਇਸ  
ਚੁਆਨੀ ਦੀ ਕੁੱਕੜੀ ਖਰੀਦਾਂਗਾ, ਉਹ ਬੱਡੇ  
ਖੱਚਦੇ ਉਨਾਂ ਨੂੰ ਵੇਚ ਕੇ ਬਕਰੀ ਖਰੀਦਾਂਗਾ  
ਮੇਮਣੇ ਮੇਮਣੀਆਂ ਦੇ ਉਨਾਂ ਨੂੰ ਵੇਚਕੇ ਗਉ,  
ਖਰੀਦਾਂਗਾ, ਗਊ ਵੱਡੇ ਵੱਡੀਆਂ ਦੇ ਉਨਾਂ ਨੂੰ  
ਵੇਚ ਘੋੜੀ ਖਰੀਦਾਂਗਾ ਉਸਤੇ ਬਛੇਰੇ ਬਛੇਰੀਆਂ  
ਹੋਣਗੇ ਉਨਾਂ ਨੂੰ ਵੇਚਫੇਰ ਮੈਂ ਕੋਈ ਹੋਰ ਬੁਪਾਰ  
ਕਰਾਂਗਾ, ਉਸ ਵਿੱਚੋਂ ਲਖਾਂ ਰੁਪਏ ਲਾਹੇ ਦੇ  
ਆਉਣਗੇ ਫੇਰ ਮੈਂ ਜਾਹਰੀ ਬਚਾ ਬਣ  
ਬੈਠਾਂਗਾ, ਜਾਹਰਾਂ ਦਾ ਬੁਪਾਰ ਕਰਾਂਗਾ। ਜਦੋਂ  
ਮੇਰੇ ਕੋਲ ਨਿਖੁੱਟ ਧਨ ਹੋਜਾਉਂਤਾਂ ਮੈਂ ਵੱਡੇ ਵੱਡੇ  
ਮਹਿਲ ਮਾੜੀਆਂ ਬਨਾ ਨੈਕਰ ਚਾਕਰ ਰਖ ਘੋੜੇ  
ਹਾਥੀ ਖਰੀਦਾਂਗਾ, ਜਗਤ ਵਿੱਚ ਮੇਰੀ ਮਾਲਾ  
ਦੀ ਬਿਕ ਹੁਲ ਪੈ ਜਾਉਂ ਤੇ ਮੈਂ ਬੀ ਰਾਜਿਆਂ

ਨਾਲੋਂ ਕੁਝ ਘਰ ਨ ਹੋਵਾਂਗਾ। ਫੇਰ ਮੈਂ ਰਾਜੇਦੇ  
ਮੰਤ੍ਰੀ ਦੀ ਪੁੱਤ੍ਰੀ ਨਾਲ ਵਿਆਹ ਕਰਾਂਗਾ, ਵਹੁਣੀ  
ਨੂੰ ਘਰ ਲਿਆਕੇ ਉਸਨੂੰ ਚੰਗੀ ਜ਼ਰਾਂ ਆਪਣਾ  
ਮਾਨ ਸਿਖਲਾਉਣ ਲਈ ਇੱਕ ਘਰ ਵਿੱਚ  
ਬੰਦ ਰੱਖਾਂਗਾ ਤੇ ਛੁੱਟੜ ਛੱਡ ਛੱਡਾਂਗਾ। ਅਰ  
ਬਰਸ ਛਿਮਾਹੇਂ ਉਸ ਕੋਲ ਸੱਭੇ ਇੱਕ ਅੱਧਾ  
ਫੇਰਾ ਕੀਤਾ ਕਰਾਂਗਾ ਅਤੇ ਉਸ ਨਾਲ ਬੋਲਿਆ  
ਬੀ ਘਰ ਹੀ ਕਰਾਂਗਾ। ਉਹਦੀਆਂ ਤਾਈਆਂ  
ਚਾਚੀਆਂ ਮੇਰੇ ਕੋਲ ਆਕੇ ਉਹਦੀ ਵਲੋਂ ਵਾਸਤੇ  
ਪਾਉਣਗੀਆਂ ਤੇ ਕਹਿਣ ਗੀਆਂ ਜੋ ਉਹ ਸਦਾ  
ਉਦਾਸ ਰਹਿੰਦੀ ਹੈ, ਉਹਦੇਉਪਰ ਦਯਾ ਮਧਾ  
ਰੱਖਿਆ ਕਰ, ਮੈਂ ਤਾਂਭੀ ਕਠੋਰ ਚਿਤਹੀ ਰਹਾਂਗਾ।  
ਫੇਰ ਉਹਦੀ ਮਾਂ ਆਪਣੀ ਧੀ ਨੂੰ ਨਾਲ ਲੈਕੇ  
ਰੋਂਦੀ ਕੁਰਲਾਉਂਦੀ ਮੇਰੀ ਪੈਰੀਂ ਆ ਪਾਇਗੀ  
ਤਾਂ ਮੈਂ ਆਪਣਿਆਂ ਪੈਰਾਂ ਨੂੰ ਸਮੇਟ ਲਵਾਂਗਾ  
ਅਤੇ ਕਹਾਂਗਾ ਹੁੰਹੁੰ ਦੇ ਕਹਿੰਦਿਆਂ ਹੀ ਉਹਦੇ  
ਸਿਰ ਉਪਰੋਂ ਘੜਾ ਸ਼ਹਿਕੇ ਢੁਟ ਕਿਂਗਾ। ਸਿਪਾਹੀ  
ਉਹਨੂੰ ਪਕੜ ਕੇ ਕਾਜ਼ੀ ਕੋਲ ਲੈ ਰਿਆ ਕਾਜ਼ੀ  
ਠੇ ਪੁੱਛਿਆ ਕਿਉਂ ਓਏ ਤੈਂ ਇਹ ਦਾ ਘੜਾ

ਕਉਂ ਭੈਨਿਆ ਹੈ? ਉਤਰ ਦਿੱਤੇ ਇਹਦਾ  
ਘੜਾ ਤਾਂ ਸੱਭੋ ਦੇਤਿੰਨਾਂ ਰੁਪਈਆਂ ਦਾਹੀ ਹੋਉ  
ਮੇਰਾ ਤਾਂ ਸਾਰਾ ਲਾਉਂ ਲਸ਼ਕਰ ਟੱਬਰ ਕਬੀਲਾ  
ਮਹਿਲ ਮਾੜੀਆਂ ਨੌਕਰਚਾਕਰ ਕੁਲ ਪਰਿਵਾਰ  
ਹੀ ਨਸ਼੍ਹੂ ਹੈ ਗਿਆ। ਇਹ ਸਾਡੀ ਵਾਰਤਾ  
ਸੁਣ ਕਾਜ਼ੀ ਨੇ ਉਹ ਨੂੰ ਸੁਦਾਈ ਜਾਨਕੇ ਛੱਡ  
ਦਿੱਤਾ। ਸੋ ਟੱਬਰ ਕਬੀਲੇ ਨੂੰ ਰੋਂਦਾ ਰੋਂਦਾ  
ਆਪਣੀ ਮਾਂ ਕੋਲ ਆਇਆ, ਅਤੇ ਆਪਣੇ  
ਐਤਰੇ ਨਿਪੁਤੇ ਹੋ ਜਾਣ ਦਾ ਕਾਰਣ ਕਹਿ  
ਸੁਣਾਯਾ ਉਸਦਾ ਬਿਰਲਾਪ ਸੁਣ ਮਾਤਾ ਬੋਲੀ,  
ਬੱਚਾ ਤੂੰ ਜੀਉਂਦਾ ਰਹੁ ਟੱਬਰ ਕਬੀਲੇ ਦਾ ਕੀ  
ਹੈ। ਇਕ ਟੱਬਰ ਕੀ ਅੱਖ ਦੇ ਫੋਰ ਵਿੱਚ ਲੱਖਾਂ  
ਟੱਬਰ ਹੋ ਸਕਦੇ ਹਨ। ਮੂਲ ਚਾਹੀਏ ਬਿਆਜ  
ਛੇਰ ਆ ਜਾਉ॥ ਇਤਿ

## ਸੰਪੂਰਨ